

ਤੁਰੰਤ ਰਿਲੀਜ਼ ਲਈ

ਸਿਟੀ ਆਫ ਬ੍ਰੈਂਪਟਨ ਨੇ ਸਿਟੀ ਦੇ ਸਾਰੇ ਕਰਮਚਾਰੀਆਂ ਨੂੰ ਕੋਵਿਡ-19 ਸਬੰਧੀ ਟੈਸਟਿੰਗ ਕਰਵਾਉਣ ਲਈ ਕਿਹਾ ਹੈ ਕਿਉਂਕਿ ਓਨਟੈਰੀਓ ਸਰਕਾਰ ਨੇ ਲੋਕਲ ਅਸੈਸਮੈਂਟ ਸੈਂਟਰਾਂ ਵਿਖੇ ਟੈਸਟਾਂ ਦੀ ਸੰਖਿਆ ਵਧਾ ਦਿੱਤੀ ਹੈ

ਬ੍ਰੈਂਪਟਨ, ਓਨਟੈਰੀਓ (25 ਮਈ, 2020) – ਅੱਜ, ਸਿਟੀ ਆਫ ਬ੍ਰੈਂਪਟਨ, ਸਿਟੀ ਦੇ ਸਾਰੇ ਕਰਮਚਾਰੀਆਂ ਨੂੰ ਆਪਣੀ ਲੋਕਲ ਹੈਲਥ ਯੂਨਿਟ (ਸਥਾਨਕ ਸਿਹਤ ਯੂਨਿਟ) ਤੋਂ ਕੋਵਿਡ-19 (COVID-19) ਸਬੰਧੀ ਟੈਸਟਿੰਗ ਕਰਵਾਉਣ ਲਈ ਆਖ ਰਹੀ ਹੈ। ਸਿਟੀ ਨੇ ਸਲਾਹ ਦਿੱਤੀ ਹੈ ਕਿ ਉਹ ਸਾਰੇ ਕਰਮਚਾਰੀ ਆਪਣੀ ਟੈਸਟਿੰਗ ਕਰਵਾਉਣ, ਜਿਹਨਾਂ ਨੂੰ ਲੱਗਦਾ ਹੈ ਕਿ ਉਹ ਕੋਵਿਡ-19 ਦੇ ਰੋਗੀਆਂ ਦੇ ਸੰਪਰਕ ਵਿੱਚ ਆਏ ਹਨ। ਇਹ ਬੇਨਤੀ, ਓਨਟੈਰੀਓ ਸਰਕਾਰ ਦੇ ਵਾਧੂ ਟੈਸਟਿੰਗ ਪ੍ਰਦਾਨ ਕਰਨ ਅਤੇ ਹਰੇਕ ਵਿਅਕਤੀ ਦੀ ਤੁਰੰਤ ਟੈਸਟਿੰਗ ਸ਼ੁਰੂ ਕਰਨ ਦੇ ਫੈਸਲੇ ਤੋਂ ਬਾਅਦ ਕੀਤੀ ਗਈ ਹੈ।

ਪੀਲ ਪਬਲਿਕ ਹੈਲਥ (Peel Public Health) ਨੂੰ ਓਨਟੈਰੀਓ ਹੈਲਥ (Ontario Health) ਵੱਲੋਂ ਨਿਰਦੇਸ਼ ਦਿੱਤਾ ਗਿਆ ਹੈ ਕਿ ਉਹ ਲੋਕਲ ਅਸੈਸਮੈਂਟ ਸੈਂਟਰ (ਸਥਾਨਕ ਮੁਲਾਂਕਣ ਕੇਂਦਰ) ਵਿਖੇ ਆਉਣ ਵਾਲੇ ਹਰੇਕ ਵਿਅਕਤੀ ਦੀ ਤੁਰੰਤ ਟੈਸਟਿੰਗ ਸ਼ੁਰੂ ਕਰੇ ਅਤੇ ਕਿਸੇ ਨੂੰ ਬਿਨਾਂ ਟੈਸਟਿੰਗ ਦੇ ਨਾ ਜਾਣ ਦੇਵੇ। ਜੇ ਨਿਵਾਸੀ ਟੈਸਟਿੰਗ ਕਰਵਾਉਣਾ ਚਾਹੁੰਦੇ ਹਨ, ਉਹਨਾਂ ਨੂੰ ਹੁਣ ਟੈਲੀਹੈਲਥ ਓਨਟੈਰੀਓ (Telehealth Ontario), ਪ੍ਰਾਈਮਰੀ ਕੇਅਰ (Primary Care) ਜਾਂ ਪਬਲਿਕ ਹੈਲਥ (Public Health) ਵੱਲੋਂ ਅਸੈਸਮੈਂਟ ਸੈਂਟਰ ਵਿਖੇ ਭੇਜਣ ਦੀ ਲੋੜ ਨਹੀਂ ਹੈ।

ਸਿਟੀ, ਬ੍ਰੈਂਪਟਨ ਵਿੱਚ ਕੋਵਿਡ-19 ਦੇ ਅਸਰ ਨੂੰ ਘੱਟ ਕਰਨ ਅਤੇ ਇਸਨੂੰ ਫੈਲਣ ਤੋਂ ਰੋਕਣ ਲਈ ਸਕਿਰਿਆ ਤੌਰ ਤੇ ਕਦਮ ਚੁੱਕ ਰਹੀ ਹੈ। ਇਸ ਵਿੱਚ ਸ਼ਾਮਲ ਹਨ, ਸਿਟੀ ਦੀਆਂ ਫੈਸਿਲਿਟੀਜ਼ ਵਿਖੇ ਅਤੇ ਬ੍ਰੈਂਪਟਨ ਟ੍ਰਾਂਜ਼ਿਟ (Brampton Transit) ਵਿੱਚ ਵਾਧੂ ਸੁਰੱਖਿਆ ਉਪਾਅ ਅਤੇ ਉਹਨਾਂ ਪ੍ਰੋਗਰਾਮਾਂ ਅਤੇ ਸੇਵਾਵਾਂ ਨੂੰ ਬੰਦ ਕਰਨਾ, ਜਿਹਨਾਂ ਵਿੱਚ ਬਹੁਤ ਵੱਡੀ ਸੰਖਿਆ ਵਿੱਚ ਲੋਕ ਇਕੱਠੇ ਹੁੰਦੇ ਹਨ ਜਾਂ ਜਿੱਥੇ ਸਰੀਰਕ ਦੂਰੀ ਰੱਖਣਾ ਮੁਸ਼ਕਲ ਹੁੰਦਾ ਹੈ।

ਸਿਹਤ ਮੰਤਰਾਲਾ (Ministry of Health), [ਸੂਬੇ ਦੀ ਵੈੱਬਸਾਈਟ \(Province's website\)](#) ਤੇ ਥਾਵਾਂ ਸਮੇਤ, ਸਾਰੇ ਅਸੈਸਮੈਂਟ ਸੈਂਟਰਾਂ ਦੀ ਸੂਚੀ ਦੇਵੇਗਾ, ਤਾਂ ਜੋ ਜਨਤਾ ਅਤੇ ਕਰਮਚਾਰੀ ਅਸਾਨੀ ਨਾਲ ਅਸੈਸਮੈਂਟ ਸੈਂਟਰ ਲੱਭ ਸਕਣ। ਸਿਟੀ, ਟੈਸਟਿੰਗ ਵਧਾਉਣ ਅਤੇ ਗਤੀਸ਼ੀਲ (ਮੋਬਾਈਲ) ਅਸੈਸਮੈਂਟਸ ਲਈ, ਸੂਬਾਈ ਸਰਕਾਰ ਦੀ ਵਚਨਬੱਧਤਾ ਦਾ ਸੁਆਗਤ ਕਰਦੀ ਹੈ। ਨਾਲ ਹੀ, ਇਹ ਸਿਟੀ ਦੀਆਂ ਜ਼ਰੂਰੀ ਅਤੇ ਮਹੱਤਵਪੂਰਣ ਸੇਵਾਵਾਂ ਦੇ ਕਾਰਜ ਸਥਾਨਾਂ ਵਿਖੇ ਗਤੀਸ਼ੀਲ ਅਸੈਸਮੈਂਟ ਨੂੰ ਅਸਾਨ ਬਣਾਉਣ ਲਈ ਲੋਕਲ ਹਸਪਤਾਲਾਂ ਨਾਲ ਮਿਲ ਕੇ ਕੰਮ ਕਰੇਗੀ।

ਸਿਟੀ, ਬ੍ਰੈਂਪਟਨ ਬੋਰਡ ਆਫ ਟ੍ਰੇਡ (Brampton Board of Trade) ਅਤੇ ਡਾਊਨਟਾਊਨ ਬ੍ਰੈਂਪਟਨ ਬੀ.ਆਈ.ਏ. (Downtown Brampton BIA) ਰਾਹੀਂ, ਲੋਕਲ ਕਾਰੋਬਾਰੀਆਂ ਨੂੰ ਸਲਾਹ ਵੀ ਦੇਵੇਗੀ ਅਤੇ ਹਾਲ ਦੇ ਹਫ਼ਤਿਆਂ ਵਿੱਚ ਦੁਬਾਰਾ ਖੋਲ੍ਹੀਆਂ ਗਈਆਂ ਦੁਕਾਨਾਂ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਟੈਸਟਿੰਗ ਕਰਵਾਉਣ ਦੀ ਬੇਨਤੀ ਕਰੇਗੀ।

ਹਵਾਲੇ

“ਮੈਂ ਕੱਲ੍ਹ ਪ੍ਰੀਮੀਅਰ ਨਾਲ ਗੱਲ ਕੀਤੀ ਸੀ। ਉਹਨਾਂ ਨੇ ਪੂਰੇ ਸੂਬੇ ਵਿੱਚ ਟੈਸਟਿੰਗ ਵਧਾਉਣ ਦੀ ਸਲਾਹ ਦਿੱਤੀ ਹੈ। ਅਸੀਂ ਸਿਟੀ ਦੇ ਕਰਮਚਾਰੀਆਂ ਨੂੰ ਟੈਸਟਿੰਗ ਕਰਵਾਉਣ ਦੀ ਬੇਨਤੀ ਕਰਕੇ, ਸਰਕਾਰ ਦੀ ਬੇਨਤੀ ਦੀ ਪਾਲਣਾ ਕਰ ਰਹੇ ਹਾਂ, ਜਿਸ ਵਿੱਚ ਉਹਨਾਂ ਨੇ ਕਿਹਾ ਹੈ ਕਿ ਜਿਹਨਾਂ ਲੋਕਾਂ ਨੂੰ ਕੋਵਿਡ-19 ਦੇ ਲੱਛਣ ਨਹੀਂ ਹਨ, ਉਹ ਵੀ ਟੈਸਟਿੰਗ ਕਰਵਾਉਣ, ਤਾਂ ਜੋ ਬ੍ਰੈਂਪਟਨ, ਓਨਟੈਰੀਓ ਵਿੱਚ ਕੋਵਿਡ-19 ਨੂੰ ਫੈਲਣ ਤੋਂ ਰੋਕਣ ਵਿੱਚ ਮਿਸਾਲ ਪੇਸ਼ ਕਰ ਸਕੇ।”

- ਪੈਟਰਿਕ ਬ੍ਰਾਊਨ (Patrick Brown), ਮੇਅਰ, ਸਿਟੀ ਆਫ ਬ੍ਰੈਂਪਟਨ

“ਸਿਟੀ ਆਫ ਬ੍ਰੈਂਪਟਨ, ਕੋਵਿਡ-19 ਦਾ ਮੁਕਾਬਲਾ ਕਰਨ ਲਈ ਸਾਡੇ ਲੋਕਲ ਸਿਹਤ ਭਾਈਵਾਲਾਂ ਅਤੇ ਸਾਡੇ ਮਜ਼ਦੂਰ ਭਾਈਵਾਲਾਂ ਦੇ ਨਾਲ ਮਿਲ ਕੇ ਕੰਮ ਕਰ ਰਹੀ ਹੈ। ਅਸੀਂ ਜਾਣਦੇ ਹਾਂ ਕਿ ਵਾਧੂ ਟੈਸਟਿੰਗ, ਬ੍ਰੈਂਪਟਨ ਦੇ ਲੋਕਾਂ ਤੇ ਇਸ ਵਾਇਰਸ ਦਾ ਅਸਰ ਘਟਾਉਣ ਵਿੱਚ ਭੂਮਿਕਾ ਨਿਭਾ ਸਕਦੀ ਹੈ, ਖਾਸ ਕਰਕੇ ਸਾਡੇ ਜ਼ਰੂਰੀ ਅਤੇ ਮਹੱਤਵਪੂਰਣ ਸੇਵਾਵਾਂ ਵਾਲੇ ਕਰਮਚਾਰੀਆਂ ਲਈ। ਇਕੱਠੇ ਮਿਲ ਕੇ, ਅਸੀਂ ਇਸਦੇ ਅਸਰ ਨੂੰ ਘੱਟ ਕਰਨ ਅਤੇ ਇਸਨੂੰ ਫੈਲਣ ਤੋਂ ਰੋਕਣ ਲਈ ਕੰਮ ਜਾਰੀ ਰੱਖਾਂਗੇ।”

- ਡੇਵਿਡ ਬੈਰਿਕ (David Barrick), ਚੀਫ ਐਡਮਿਨਿਸਟ੍ਰੇਟਿਵ ਅਫਸਰ, ਸਿਟੀ ਆਫ ਬ੍ਰੈਂਪਟਨ

“ਇਸ ਮਹਾਂਮਾਰੀ ਦੇ ਦੌਰਾਨ ਪੂਰੇ ਬ੍ਰੈਂਪਟਨ ਵਿੱਚ ਨਿਵਾਸੀਆਂ ਨੂੰ ਮਹੱਤਵਪੂਰਣ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ, ਸਾਡੇ ਕਰਮਚਾਰੀ ਆਪਣੇ ਕੰਮ ਕਰ ਰਹੇ ਹਨ ਅਤੇ ਫ੍ਰੰਟਲਾਈਨਸ ਤੇ ਮਿਹਨਤ ਕਰ ਰਹੇ ਹਨ। ਅਸੀਂ ਸਥਿਤੀ ਤੇ ਨਿਯੰਤਰਣ ਪਾਉਣ ਲਈ ਲੱਛਣ ਹੋਣ ਤੋਂ ਪਹਿਲਾਂ ਹੀ, ਸਾਡੇ ਮੈਂਬਰਾਂ ਦੀ ਟੈਸਟਿੰਗ ਕਰਾਉਣ ਦੀ ਹਿਮਾਇਤ ਕਰਦੇ ਹਾਂ, ਤਾਂ ਜੋ ਅਸੀਂ ਉਹਨਾਂ ਨੂੰ ਅਤੇ ਸਾਡੀਆਂ ਟ੍ਰਾਂਜਿਟ ਸਵਾਰੀਆਂ ਨੂੰ ਸੁਰੱਖਿਅਤ ਰੱਖ ਸਕੀਏ। ਅਸੀਂ ਇਸ ਵਾਇਰਸ ਦੇ ਅਸਰ ਨੂੰ ਘਟਾਉਣ ਲਈ ਇਕੱਠੇ ਕੰਮ ਕਰ ਰਹੇ ਹਾਂ।”

- ਫ੍ਰੈਂਕ ਵਾਨੀ (Frank Vani), ਪ੍ਰੈਜੀਡੈਂਟ, ਅਮਲਗਮੇਟੇਡ ਟ੍ਰਾਂਜਿਟ ਯੂਨੀਅਨ, ਲੋਕਲ 1573

“ਐਮਰਜੈਂਸੀ ਵਿਭਾਗਾਂ ਵਿੱਚ ਕੰਮ ਕਰਨ ਵਾਲੇ ਸਾਡੇ ਕਰਮਚਾਰੀ ਇਹ ਯਕੀਨੀ ਬਣਾਉਣ ਲਈ ਜ਼ਰੂਰੀ ਕਦਮ ਚੁੱਕ ਰਹੇ ਹਨ ਕਿ ਅਸੀਂ ਇਸ ਕੋਵਿਡ-19 ਮਹਾਂਮਾਰੀ ਨਾਲ ਸਿੱਧੇ ਨਿਪਟ ਰਹੇ ਹਾਂ। ਸੂਬੇ ਵੱਲੋਂ ਟੈਸਟਿੰਗ ਦੀ ਵਧਾਈ ਗਈ ਸਮਰੱਥਾ ਨੂੰ ਦੇਖਦੇ ਹੋਏ, ਅਸੀਂ ਜ਼ੋਰਦਾਰ ਢੰਗ ਨਾਲ ਸਾਡੇ ਮੈਂਬਰਾਂ ਨੂੰ ਸਲਾਹ ਦਿੰਦੇ ਹਾਂ ਕਿ ਉਹ ਟੈਸਟਿੰਗ ਜ਼ਰੂਰ ਕਰਵਾਉਣ, ਭਾਵੇਂ ਉਹਨਾਂ ਨੂੰ ਲੱਛਣ ਨਾ ਵੀ ਹੋਣ, ਤਾਂ ਜੋ ਅਸੀਂ ਇਸ ਵਾਇਰਸ ਨੂੰ ਫੈਲਣ ਤੋਂ ਰੋਕ ਸਕੀਏ।”

- ਪਾਲ ਲੈਕੋਂਪਟੇ (Paul Lecompte), ਪ੍ਰੈਜੀਡੈਂਟ, ਬ੍ਰੈਂਪਟਨ ਪ੍ਰੋਫੈਸ਼ਨਲ ਫਾਇਰ ਫਾਈਟਰਸ ਐਸੋਸੀਏਸ਼ਨ, ਲੋਕਲ 1068

“ਇਸ ਮੁਸ਼ਕਲ ਸਮੇਂ ਦੇ ਦੌਰਾਨ, ਸਾਡੇ ਮੈਂਬਰ ਲਗਾਤਾਰ ਸਿਟੀ ਦੀਆਂ ਸੇਵਾਵਾਂ ਪ੍ਰਦਾਨ ਕਰਨ ਵਿੱਚ ਯੋਗਦਾਨ ਦੇ ਰਹੇ ਹਨ। ਅਸੀਂ ਸਾਡੇ ਮੈਂਬਰਾਂ ਨੂੰ ਸਲਾਹ ਦਿੰਦੇ ਹਾਂ ਕਿ ਉਹ ਇਸ ਉਪਾਅ ਦਾ ਹਿੱਸਾ ਬਣਨ, ਤਾਂ ਜੋ ਅਸੀਂ ਜਲਦੀ ਤੋਂ ਜਲਦੀ, ਕਾਰੋਬਾਰ ਨੂੰ ਪਹਿਲਾਂ ਵਾਲੀ ਸਥਿਤੀ ਵਿੱਚ ਲਿਆ ਸਕੀਏ। ਵਧੀ ਹੋਈ ਟੈਸਟਿੰਗ ਉਪਲਬਧ ਹੋਣ ਨਾਲ, ਅਸੀਂ ਸਲਾਹ ਦਿੰਦੇ ਹਾਂ ਕਿ ਸਾਰੇ ਮੈਂਬਰਾਂ ਦੀ ਟੈਸਟਿੰਗ ਹੋਵੇ, ਤਾਂ ਜੋ ਅਸੀਂ ਕੋਵਿਡ-19 ਤੋਂ ਜਿੱਤ ਪ੍ਰਾਪਤ ਕਰਨ ਵਿੱਚ ਆਪਣੀ ਭੂਮਿਕਾ ਨਿਭਾ ਸਕੀਏ।”

- ਕੈਨੇਡੀਅਨ ਯੂਨੀਅਨ ਆਫ ਪਬਲਿਕ ਇੰਪਲਾਈਜ਼, ਲੋਕਲ 831

-30-

ਮੀਡੀਆ ਸੰਪਰਕ

ਮੋਨਿਕਾ ਦੁੱਗਲ (Monika Duggal)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟੇਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਂਪਟਨ

905-874-3426 | Monika.Duggal@brampton.ca